



# Punjab Government Gazette

## EXTRAORDINARY

*Published by Authority*

CHANDIGARH, MONDAY, NOVEMBER 25, 2024 (AGRAHAYANA 4, 1946 SAKA)

ਪੰਜਾਬ ਸਰਕਾਰ

ਜਲ ਸਰੋਤ ਵਿਭਾਗ

(ਕਾਰਜ ਸ਼ਾਖਾ)

### ਸਮਾਜਿਕ ਪ੍ਰਭਾਵ ਮੁਲਾਂਕਣ ਅਧਿਐਨ ਕਰਵਾਉਣ ਸਬੰਧੀ ਨੋਟੀਫਿਕੇਸ਼ਨ

ਮਿਤੀ 25 ਨਵੰਬਰ, 2024

**ਨੰਬਰ: WR-IRWR04/9/2024-IW3/3170.**—ਰਾਜ ਸਰਕਾਰ ਵੱਲੋਂ ਰੀਮਾਡਲਿੰਗ ਆਫ ਮਾਹੋਰਾਣਾ ਡਿਸਟ੍ਰੀਬਿਊਟਰੀ ਐਂਡ ਕੰਸਟਰਕਸ਼ਨ ਆਫ ਮਲੇਰਕੋਟਲਾ ਮਾਈਨਰ ਸਿਸਟਮ ਦੀ ਉਸਾਰੀ ਲਈ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ, ਤਹਿਸੀਲ ਮਲੇਰਕੋਟਲਾ ਅਤੇ ਅਮਰਗੜ੍ਹ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡਾਂ ਦੇ ਹੇਠ ਦਰਸਾਏ ਖਸਰਾ ਨੰਬਰਾਂ ਅਨੁਸਾਰ ਕੁੱਲ 288 ਏਕੜ ਜ਼ਮੀਨ ਐਕਵਾਇਰ ਕਰਨ ਦੀ ਤਜਵੀਜ਼ ਹੈ। ਇਸ ਮੰਤਵ ਲਈ ਜਨਤਕ ਉਦੇਸ਼ ਵਾਸਤੇ ਸਮਾਜਿਕ ਪ੍ਰਭਾਵ ਮੁਲਾਂਕਣ ਅਧਿਐਨ ਕੀਤਾ ਜਾਣਾ ਹੈ। ਇਹ ਅਧਿਐਨ **"Right to Fair Compensation and Transparency in Land Acquisition, Rehabilitation and Resettlement Act 2013"** ਦੇ ਸੈਕਸ਼ਨ 4.1 ਉਪਬੰਧਾਂ ਦੇ ਅਨੁਸਾਰ ਕੀਤਾ ਜਾਵੇਗਾ।

ਪ੍ਰੋਜੈਕਟਰ ਡਿਵੈਲਪਰ ਦਾ ਨਾਮ:-

ਕਾਰਜਕਾਰੀ ਇੰਜੀਨੀਅਰ, ਸੰਗਰੂਰ ਨਹਿਰ ਅਤੇ ਗਰਾਊਂਡ ਵਾਟਰ ਮੰਡਲ, ਜਲ ਸਰੋਤ ਵਿਭਾਗ, ਪੰਜਾਬ, ਸੰਗਰੂਰ। ਕਾਰਜਕਾਰੀ ਇੰਜੀਨੀਅਰ, ਬਰਨਾਲਾ ਨਹਿਰ ਅਤੇ ਗਰਾਊਂਡ ਵਾਟਰ ਮੰਡਲ, ਜਲ ਸਰੋਤ ਵਿਭਾਗ, ਪੰਜਾਬ, ਬਰਨਾਲਾ।

ਜਿਹੜੇ ਮੰਤਵ ਲਈ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ:-ਰੀਮਾਡਲਿੰਗ ਆਫ ਮਾਹੋਰਾਣਾ ਡਿਸਟ੍ਰੀਬਿਊਟਰੀ ਐਂਡ ਕੰਸਟਰਕਸ਼ਨ ਆਫ ਮਲੇਰਕੋਟਲਾ ਮਾਈਨਰ ਸਿਸਟਮ ਦੀ ਉਸਾਰੀ ਜੋ ਕਿ ਹੇਠ ਦਰਸਾਏ ਗਏ ਪਿੰਡਾਂ ਦੀ ਵਾਹੀਯੋਗ ਜ਼ਮੀਨ ਦੀ ਸਿੰਚਾਈ ਕਰੇਗਾ। ਇਸ ਪ੍ਰੋਜੈਕਟ ਦਾ ਮੰਤਵ ਹੇਠ ਲਿਖੇ ਉਦੇਸ਼ਾਂ ਦੀ ਪੂਰਤੀ ਕਰਨਾ ਹੈ:-

- 1) ਇਹ ਪ੍ਰੋਜੈਕਟ ਫਸਲ ਦੀ ਪਾਣੀ ਦੀ ਲੋੜ ਨੂੰ ਪੂਰਾ ਕਰੇਗਾ ਜਿਸ ਦੇ ਨਤੀਜੇ ਵਜੋਂ ਵਧੀਆ ਪੈਦਾਵਾਰ ਹੋਵੇਗੀ ਅਤੇ ਇਸ ਤਰ੍ਹਾਂ ਖੇਤਰ ਵਿੱਚ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ।
- 2) ਇਹ ਪ੍ਰੋਜੈਕਟ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਬੁਨਿਆਦੀ ਢਾਂਚਾ ਵਿਕਾਸ ਵਿੱਚ ਸਹਾਈ ਹੋਵੇਗਾ।

- 3) ਧਰਤੀ ਹੇਠਲੇ ਪਾਣੀ ਵਰਤੋਂ ਨੂੰ ਘਟਾਏਗਾ ਜੋ ਕਿ ਇਸਦੇ ਪੱਧਰ ਨੂੰ ਹੋਰ ਘਟਣ/ਛੁੰਘਾ ਹੋਣ ਨੂੰ ਰੋਕੇਗਾ।
- 4) ਘਰੇਲੂ ਲੋੜਾਂ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਮੁਹੱਈਆ ਕਰਵਾਏਗਾ।

ਸੰਸਥਾ ਜਿਸ ਦੁਆਰਾ ਇਹ ਅਧਿਐਨ ਕੀਤਾ ਜਾਵੇਗਾ:-

ਡਾਇਰੈਕਟਰ, ਸੀ.ਆਈ.ਆਈ.ਪੀ.ਪੀ. ਪੰਜਾਬ  
ਯੂਨੀਵਰਸਿਟੀ, ਚੰਡੀਗੜ੍ਹ।

#### ਜਮੀਨ ਦਾ ਵੇਰਵਾ :-

ਲੜੀ ਨੰ।	ਪਿੰਡ ਦਾ ਨਾਮ	ਤਹਿਸੀਲ/ਜ਼ਿਲ੍ਹਾ	ਹੱਦਬਸਤ ਨੰਬਰ	ਖਸਰਾ ਨੰਬਰ	ਪ੍ਰੋਜੈਕਟ ਦਾ ਨਾਮ	ਐਕਵਾਇਰ ਕੀਤਾ ਜਾਣ ਵਾਲਾ ਏਰੀਆ
1	ਨਾਰੀਕੇ	ਮਲੇਰਕੋਟਲਾ/ਮਲੇਰਕੋਟਲਾ	142	865,870,871,873,874,875,876,879,880,927,928,929,975,981,982,991,992,993,999,1000,1001,1002,1003,1048,1049,1050,1052,1053,1166,1167,1168,1173,1174,1175,1180,1182,1183,1192,1193,1194,1195,1198,1175/1,68,69,70,79,81,82,88,89,90,91,94,95,96,97,98,98/1,100,236,237,238,239,247,248,250,251,255,256,260,261,337,342,343,344,346,347,348,350,375,378,407,408,419,420,421,422,455,456,462,488,492,493,548,549,551,552,	ਰੀਮਾਡਲਿੰਗ ਆਫ ਮਾਹੋਰਾਣਾ ਡਿਸਟ੍ਰੀਬਿਊਟਰੀ ਐਂਡ ਕੰਸਟਰਕਸ਼ਨ ਆਫ ਮਲੇਰਕੋਟਲਾ ਮਾਈਨਰ ਸਿਸਟਮ	288 ਏਕੜ
2	ਗੋਆਰਾ	ਮਲੇਰਕੋਟਲਾ/ਮਲੇਰਕੋਟਲਾ	146	996,998,995,999/1,999/2,1000,1002,962,484,489/1,489,488/2,488/1,485/1,487,494,431,432,430,425/1,425/2,429,426/1,426/2,426/3,427,420,332,333,340/2,334,339/2,339/1,338,342/1,343,346,344,345,352,254,255,251,252,250,363,241,364/1,364/2,364/3,372,369/1,369/2,365/1,368/1,368/2,551,550,553,552,557,564/2		

3	ਬਿਜੇਕੀ ਕਲਾਂ	ਮਲੇਰਕੋਟਲਾ/ ਮਲੇਰਕੋਟਲਾ	109/50	299,316,317,318,319, 323,324,325,326,327, 328,330,352,356,357, 358,359,384,385,387, 451,452,453,454,458, 386/1		
4	ਬਿਜੇਕੀ ਖੁਰਦ	ਮਲੇਰਕੋਟਲਾ/ ਮਲੇਰਕੋਟਲਾ	51	276,277,278,279,281, 282,296,297,300,301, 305,306,305/1		
5	ਉਪਲ ਖੇੜੀ	ਮਲੇਰਕੋਟਲਾ/ ਮਲੇਰਕੋਟਲਾ	52	192/1,193,194,195,196,197, 650,651,652,656, 657,660,661,676,677, 678,679,680,682,683, 685,688,758,761,764, 765,766, 1172/659, 1173/661/1, 1174/661/1, 1257/681,1258/681, 1259/684, 1260/684, 1372/637, 686/1, 686/2		
6	ਮਾਣਕ ਮਾਜਰਾ	ਮਲੇਰਕੋਟਲਾ/ ਮਲੇਰਕੋਟਲਾ	62	151,158,159,160,162, 164,242,243,244,245, 246,248,249,250,255, 267,268,270,271,272, 273,274,275,286,287, 288,289,395,398,399, 400,404,406,410,411 412,413,416,458,461, 462,463,464,470,471, 472,477,478,162/1, 162/2, 163/1, 163/2, 249/1		
7	ਮੁਹੰਮਦ ਨਗਰ	ਮਲੇਰਕੋਟਲਾ/ ਮਲੇਰਕੋਟਲਾ	63	220,221,222,223,226, 227		
8	ਭੈਣੀ ਕਲਾਂ	ਮਲੇਰਕੋਟਲਾ/ ਮਲੇਰਕੋਟਲਾ	64	1,2,3,53,60,61,118,119		
9	ਕਿਸ਼ਨਗੜ	ਮਲੇਰਕੋਟਲਾ/ ਮਲੇਰਕੋਟਲਾ	65	15,20,21,22,23,24,160,161, 162,177,178,191, 192,192,193,196,197, 198,199		

10	ਸ਼ਿਕੋਹਪੁਰ ਸੰਗਮ	ਮਲੇਰਕੋਟਲਾ/ ਮਲੇਰਕੋਟਲਾ	67	12,13,23,24,25,28,30, 31,300,301,302,303, 304, 13-Jan
11	ਆਦਮਪਾਲ	ਮਲੇਰਕੋਟਲਾ/ ਮਲੇਰਕੋਟਲਾ	88	157,158,166,167,168, 169,321,322,323,325, 386,387,388,389,393, 394,410,411,412,413 419,422,421,423,424, 426,427,415/1
12	ਬੁਰਜ	ਮਲੇਰਕੋਟਲਾ/ ਮਲੇਰਕੋਟਲਾ	78	582,583,584,609,611, 612,613,614,618,619, 625,626,645,646,728, 729,736,758,760,761 765,797,798, 1192/1041/727, 1193/1041/727, 1197/730,1200/737, 1201/737
13	ਮੁਬਾਰਕਪੁਰ ਚੰਗਾਂ	ਮਲੇਰਕੋਟਲਾ/ ਮਲੇਰਕੋਟਲਾ	79	971, 972, 974, 975, 987, 988, 989, 990, 992, 993, 994, 1025, 1026, 1037, 1040, 1041, 1046, 1047, 1048,1049,1050
14	ਅਤਾਉਲਾਪੁਰ	ਮਲੇਰਕੋਟਲਾ/ ਮਲੇਰਕੋਟਲਾ	80	1,17,21,23,24,46,47,48,49,5 7,58,59,60,61,198,199,200, 201,203,204, 205,235,236,237,241, 242,243,244,245,246, 252,302/5,303/5, 306/19,307/19, 308/18,309/18
15	ਫਰਵਾਹੀ	ਧੂਰੀ/ਸੰਗਰੂਰ	50	27,28,29,33,34, 35,36,84,85,90, 91,92,93,94,98, 99,100,162,163,1126, 1129,1130,1131,1133,1145 ,1146,1147,1153,1154,115 5,1156,1163,1164,1165,11 66,1178,1179,1180,1186,1 187,1188,1203,1204
16	ਰੂੜਗੜ੍ਹ	ਧੂਰੀ/ਸੰਗਰੂਰ	49	427,428,429,430
17	ਈਸਾਪੁਰ	ਧੂਰੀ/ਸੰਗਰੂਰ	99	419,421,423,426,427, 428,429,433,434,435, 436,437,445,446,447, 448,456,508,509,510

				514,515,517,518,519, 524,525,546,549,550, 552,553		
18	ਅਲੀਪੁਰ ਖਾਲਸਾ	ਧੂਰੀ/ਸੰਗਰੂਰ	100	540,541,545,546,553, 556,557,562,599,600, 601,602,605,606,607, 608		
19	ਦਲੇਲਗੜ੍ਹ	ਮਲੇਰਕੋਟਲਾ/ ਮਲੇਰਕੋਟਲਾ	84	2,3,4,5,6,7,8		
20	ਸੁਆਦਤਪੁਰ	ਮਲੇਰਕੋਟਲਾ/ ਮਲੇਰਕੋਟਲਾ	86	34,35,36,41,42,44,45, 58,59,60,61,62,63,79, 80,168,169,187,188, 189,190,226,227,229, 230,231,232,233,239, 240,241,242,273,274, 275,276,277,278,280, 284, 287, 296, 297, 402, 403, 419, 420, 421, 422, 423, 424, 425, 426, 427, 428, 430, 436, 437, 438,480,481,492,495, 495/1,496,497,500,501,502 ,505,506,507,685,686,687, 702,703,704, 705,229/1		
21	ਹਥਨ	ਮਲੇਰਕੋਟਲਾ/ ਮਲੇਰਕੋਟਲਾ	76	494,495,496,497,498, 499,500,501,504,520, 521,522,549,550,551, 552,553,559,561,562, 616,617,618,619,622, 623,628,629,783, 784, 813, 814,826, 827,828, 831,833, 834, 862,865, 869,870, 872, 873,874, 877, 878, 926, 927,928,929,930,931 932,933,1525,1526, 1527,1529,1530,1537,1538 , 1539, 1553, 1554, 1556, 1557, 1560, 1649, 1650, 1651, 1659, 1660, 1661, 1663, 1664, 1665, 1670, 1671, 1673, 1674, 1676, 1679, 1687, 1805, 1806, 1813, 1814, 2291, 2292,2293,2294, 2297, 2298, 2319, 2324, 2325, 2341, 2342, 2354, 2373, 2374, 2375,2376, 2407, 2422, 2423, 2441,		

				2442, 2444, 2447, 2451, 2452, 2453, 2461, 2462, 2464, 1529/1, 847/1		
22	ਘਨੇਰ ਕਲਾਂ	ਧੂਰੀ/ਸੰਗਰੂਰ	68	1,8,9,10,11,12,20,25, 27,28,29,382,391,393,394, 402,404,406,419, 420,421,465,470,480, 480,481,483,484,486, 494,495,496,512,513, 564,568,572,1273/407, 1418/309, 1420/310, 1421/310,1428/392		
23	ਚੰਗਾਲੀ	ਧੂਰੀ/ਸੰਗਰੂਰ	50A	70,71,72,73,76,77,78, 500,501,502,521,522, 523,582,585,586,591, 592,599,600,601,620, 621,628,629,630,631, 632,634,776,777,778, 779,780,795,796,797, 863,864,866,867,868, 869,873,874,892,893, 910,911,912,1884, 1885,1886,1888, 500/1,500/2,523/1		
24	ਘਨੇਰੀ ਕਲਾਂ	ਧੂਰੀ/ਸੰਗਰੂਰ	51A	2455,2458,2459,2460,2461, 2467,2468,2470,2472,2473, 2483,2484,2489,2490,2491, 2492,2505,2506,2507		
25	ਕੁਰਮ	ਧੂਰੀ/ਸੰਗਰੂਰ	79A	23,107,123,124/1, 124/1		
26	ਕਤਰੋਂ	ਧੂਰੀ/ਸੰਗਰੂਰ	46	136, 137, 138, 139, 141, 148, 149, 151, 152, 178, 542, 566, 567, 568, 569, 570, 572, 573, 579, 588, 589, 590, 608, 609, 610, 622, 623, 624, 625, 626, 628, 629, 630, 842, 849, 851, 852, 853, 856, 857, 858		
27	ਰਾਮਗੜ੍ਹ ਗੁਲਾਬ ਸਿੰਘ ਵਾਲਾ	ਧੂਰੀ/ਸੰਗਰੂਰ	48	68, 81, 82, 89, 90, 91, 92, 95, 96, 97, 99, 100, 224, 225, 227,83/2, 84/1		
28	ਰਾਮਨਗਰ ਛੰਨਾਂ	ਧੂਰੀ/ਸੰਗਰੂਰ	43	1//18, 1//23, 1//24, 4//11, 4//18, 4//19, 4//20, 4//22, 4//23, 4//24, 4//25/2, 5//4, 5//5, 5//6, 5//15, 9//4/1, 9//5/1, 9//5/2, 10//8, 10//9, 10//10, 10//12, 10//13, 10//14, 10//17, 10//18,		

				10//25, 10//1/2		
29	ਬੜੀ	ਧੂਰੀ/ਸੰਗਰੂਰ	13	828,838,843,844,845, 846,850,851,852,854, 855,856,857,940,941, 942,943,952,953,954, 955,956,957		
30	ਗੁਰਬਖਸ਼ਪੁਰਾ	ਧੂਰੀ/ਸੰਗਰੂਰ	17	93//5, 93//6, 94//9, 94//10, 94//11, 94//12, 94//13, 94//17, 94//18, 94//19,94//24,94//25/1, 94//25/2,95//21/1, 95//21/2,101//1, 101//2, 101//3, 101//6, 101//9, 101//8/2		
31	ਬੁਲਾਪੁਰ	ਮਲੇਰਕੋਟਲਾ/ ਮਲੇਰਕੋਟਲਾ	132	305,306,312,313,320, 321,414,415,425,477, 478,479,480,486		
32	ਸੋਹਕੇ	ਮਲੇਰਕੋਟਲਾ/ ਮਲੇਰਕੋਟਲਾ	122	1,2,5,6,7,15,16,19,32, 33,34,35,46,47,75,76, 77,78,90,91,110,111, 112,113,121,7/1		
33	ਚੰਡੀਗੜ੍ਹ	ਮਲੇਰਕੋਟਲਾ/ ਮਲੇਰਕੋਟਲਾ	123	98,99,100,102,103,168,175 ,178,186,189,193 196,255,271,272,273, 277,280,318,319,321, 322,323,326,327,328, 329,330,331,340,372, 504,505,511,512,514, 515,517,518,523,524, 525,		
34	ਲਾਡੇਵਾਲ	ਅਮਰਗੜ੍ਹ/ ਮਲੇਰਕੋਟਲਾ	133	55,56		
35	ਜਾਗੋਵਾਲ	ਅਮਰਗੜ੍ਹ/ ਮਲੇਰਕੋਟਲਾ	161	134,135,136,137,140, 143,272,273,274,301, 304,305,311,313,316, 317,319,320,345,398, 403,405,406, 408,409 417,422,423,424, 174/1		
36	ਦੋਲੇਵਾਲ	ਅਮਰਗੜ੍ਹ/ ਮਲੇਰਕੋਟਲਾ	160	266,267,282,287,288, 289,297,298,300,277/1		
37	ਮੰਨਵੀ	ਅਮਰਗੜ੍ਹ/ ਮਲੇਰਕੋਟਲਾ	134	243,556,559,564,565, 566,567,575,577,578, 607,608,610,612,613, 614,615,618,619,633, 634,640,641,642,645, 646,651,652,834,918, 919,1282,1283,1286, 1287,1337,1351,1352,1353		

				,1387,1390,1391,1409,1410,1427,1428,1436,1517,1518,1537,1538,1543,1544,1545,1349/1,555/1,615	
38	ਬਦਲਾ	ਅਮਰਗੜ੍ਹ/ ਮਲੇਰਕੋਟਲਾ	143	9,10,16,1330/17,1332/17,18,19,21,23, 24,27,29,51,53,31/1	

### ਪ੍ਰਸਤਾਵਿਤ ਪ੍ਰੋਜੈਕਟ ਦਾ ਸੰਖੇਪ ਵੇਰਵਾ:

ਤਜਵੀਜ਼ਤ ਰੀਮਾਡਲਿੰਗ ਆਫ ਮਾਹੋਰਾਣਾ ਡਿਸਟ੍ਰੀਬਿਊਟਰੀ ਐਂਡ ਕੰਸਟਰਕਸ਼ਨ ਆਫ ਮਲੇਰਕੋਟਲਾ ਮਾਈਨਰ ਸਿਸਟਮ ਦੀ ਉਸਾਰੀ ਕੀਤੀ ਜਾਣੀ ਹੈ, ਜਿਸ ਦੀ ਕੁੱਲ ਲੰਬਾਈ ਲਗਭਗ 54.41 ਕਿਲੋਮੀਟਰ ਹੈ ਜਿਹੜਾ ਕਿ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ, ਤਹਿਸੀਲ ਮਲੇਰਕੋਟਲਾ ਅਤੇ ਅਮਰਗੜ੍ਹ ਜ਼ਿਲ੍ਹਾ ਮਲੇਰਕੋਟਲਾ ਦੇ ਉਪਰੋਕਤ ਦਰਸਾਏ ਗਏ ਪਿੰਡਾਂ ਵਿੱਚੋਂ ਹੋ ਕੇ ਲੰਘੇਗਾ। ਇਸ ਇਲਾਕੇ ਵਿੱਚ ਸਿੰਚਾਈ ਅਤੇ ਰੋਜ਼ਾਨਾ ਦੀਆਂ ਹੋਰ ਜ਼ਰੂਰਤਾਂ ਲਈ ਭੂਮੀਗਤ ਪਾਣੀ ਹੀ ਇਕ ਮਾਤਰ ਸਾਧਨ ਹੈ। ਇਸ ਇਲਾਕੇ ਵਿੱਚ ਭੂਮੀਗਤ ਪਾਣੀ ਬਹੁਤ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ ਜਿਸ ਕਾਰਨ ਭੂਮੀਗਤ ਪਾਣੀ ਦੀ ਜ਼ਿਆਦਾ ਵਰਤੋਂ ਹੋਣ ਕਾਰਨ ਇਹ ਇਲਾਕਾ ਡਾਰਕ ਜੇਨ ਵਿੱਚ ਆ ਗਿਆ ਹੈ। ਇਲਾਕੇ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਦੀ ਸਥਿਤੀ ਨੂੰ ਦੇਖਦੇ ਹੋਏ ਕਿਸਾਨਾਂ ਦੁਆਰਾ ਸੂਬਾ ਸਰਕਾਰ ਤੋਂ ਨਹਿਰੀ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਪ੍ਰੋਜੈਕਟ ਨਾਲ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੇ ਉਪਰੋਕਤ ਦਰਸਾਏ ਪਿੰਡਾਂ ਨੂੰ ਨਹਿਰੀ ਪਾਣੀ ਮਿਲੇਗਾ। ਇਸ ਪ੍ਰੋਜੈਕਟ ਨਾਲ ਖੇਤਰ ਦੀਆਂ ਫਸਲਾਂ ਨੂੰ ਲੋੜ ਅਨੁਸਾਰ ਨਹਿਰੀ ਪਾਣੀ ਮਿਲੇਗਾ, ਜਿਸ ਨਾਲ ਫਸਲਾਂ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ ਜੋ ਇਸ ਖੇਤਰ ਵਿੱਚ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਏਗਾ। ਫਸਲਾਂ ਦੇ ਵਧੇਰੇ ਝਾੜ ਨਾਲ ਖੇਤਰ ਵਿੱਚ ਸਮਾਜਿਕ/ਆਰਥਿਕ ਸਥਿਤੀ ਸੁਧਰੇਗੀ, ਇਸ ਤਰ੍ਹਾਂ ਪੇਂਡੂ ਬੁਨਿਆਦੀ ਢਾਂਚੇ ਨੂੰ ਹੋਰ ਵਧਾਏਗੀ। ਸ਼ਹਿਰਾਂ ਅਤੇ ਕਸਬਿਆਂ ਵਿੱਚ ਘਰਾਂ ਨੂੰ ਪੀਣ-ਯੋਗ ਪਾਣੀ ਦੀ ਵਿਵਸਥਾ ਸ਼ਹਿਰੀ ਖੇਤਰ ਦੇ ਬੁਨਿਆਦੀ ਢਾਂਚੇ ਹੋਰ ਵਧਾਏਗੀ। ਇਸ ਪ੍ਰੋਜੈਕਟ ਲਈ ਗ੍ਰਹਿਣ ਕੀਤੀ ਜਾਣ ਵਾਲੀ ਜਮੀਨ ਦਾ ਰਕਬਾ 288 ਏਕੜ ਦੇ ਕਰੀਬ ਬਣਦਾ ਹੈ। ਇਸ ਕਾਰਨ Right to Fair Compensation and Transparency in Land Acquisition, Rehabilitation and Resettlement Act 2013 ਤਹਿਤ ਜਮੀਨ ਐਕਵਾਇਰ ਕਰਨ ਵਾਸਤੇ, ਨੋਟੀਫਾਈ ਕੀਤੀ ਗਈ ਕਿਸੇ ਸੁਤੰਤਰ ਸੰਸਥਾ ਕੋਲੋਂ ਸਮਾਜਿਕ ਪ੍ਰਭਾਵ ਮੁਲਾਂਕਣ ਅਧਿਐਨ ਕਰਵਾਉਣ ਦੀ ਜ਼ਰੂਰਤ ਹੈ।

**ਵਿਰੋਧ ਖੇਤਰ ਅਤੇ ਪ੍ਰਭਾਵਿਤ ਖੇਤਰ:-** ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ, ਤਹਿਸੀਲ ਮਲੇਰਕੋਟਲਾ ਅਤੇ ਅਮਰਗੜ੍ਹ ਜ਼ਿਲ੍ਹਾ ਮਲੇਰਕੋਟਲਾ ਦੇ ਉਪਰੋਕਤ ਦਰਸਾਏ ਗਏ ਖਸਰਾ ਨੰਬਰਾਂ ਅਨੁਸਾਰ ਬਣਦਾ ਕੁੱਲ ਏਰੀਆ 288 ਏਕੜ। ਇਸ ਪ੍ਰੋਜੈਕਟ ਨਾਲ 38 ਪਿੰਡਾਂ ਨੂੰ ਫਾਇਦਾ ਮਿਲੇਗਾ ਜਿਸਦਾ ਸੀ.ਸੀ.ਏ. 54027 ਏਕੜ ਬਣਦਾ ਹੈ।

**ਸਮਾਜਿਕ ਪ੍ਰਭਾਵ ਮੁਲਾਂਕਣ ਅਧਿਐਨ ਪੂਰਾ ਹੋਣ ਦੀ ਮਿਤੀ:-** 180 ਦਿਨ (ਅਲਾਟਮੈਂਟ ਉਪਰੰਤ)

ਚੰਡੀਗੜ੍ਹ

ਸਹੀ/-

ਕ੍ਰਿਸ਼ਨ ਕੁਮਾਰ, ਆਈ.ਏ.ਐਸ.

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,

ਜਲ ਸਰੋਤ ਵਿਭਾਗ ਪੰਜਾਬ

**GOVERNMENT OF PUNJAB**  
**WATER RESOURCES DEPARTMENT PUNJAB**  
**(WORKS BRANCH)**

**NOTIFICATION FOR THE COMMENCEMENT OF SIA**

The 25<sup>th</sup> November, 2024

**No. WR-IRWR04/9/2024-IW3/3170.**—The State Government intends to acquire the land of Villages of Tehsil Dhuri, District Sangrur, Tehsil Malerkotla and Amargarh District Malerkotla of given below Khasra Nos having total land of 288 Acre for Remodelling of Mahorana distributary and construction of Malerkotla minor system. For the purpose Social Impact Assessment Study for public purpose has to be undertaken. The study shall be undertaken as per the provisions of section 4.1 of "Right to Fair Compensation and Transparency in Land Acquisition, Rehabilitation and Resettlement Act 2013".

**Name of the Project Developer:** Executive Engineer, Sangrur Canal and Ground Water Division  
Sangrur.

Executive Engineer, Barnala Canal and Ground Water Division  
Barnala.

**Purpose of Proposed acquisition of land:** For Remodelling of Mahorana distributary and construction of Malerkotla minor system which will irrigate Agri - culturable land of given below villages. This project aims at serving the following purposes :-

- 1) It will meet water requirement of the crop resulting in better yield and thus, assuring food security in the region.
- 2) Infrastructure Development in rural and urban areas.
- 3) Reduction of usage of Groundwater thus, preventing its further depletion.
- 4) Supply of potable water for household needs.

**Organization to undertake the study :** Director, CIIPP, Panjab University, Chandigarh

**Land Details :**

Sr No	Village	Tehsil /District	Village Hadba st No.	Khasra No.	Name of Project	Area to be acquired
1	Narike	Malerkotla /Malerkotla	142	865,870,871,873,874, 875,876,879,880,927, 928,929,975,981,982, 991,992,993,999, 1000,1001,1002,1003,104 8,1049,1050,1052,1053,11 66,1167,1168,1173,1174,1		

				175,1180,1182,1183,1192, 1193,1194,1195,1198, 1175/1,68,69,70,79,81,82, 88,89,90,91,94,95, 96,97,98,98/1,100,236,237 ,238,239,247,248, 250,251, 255, 256,260, 261,337,342,343,344, 346,347,348,350,375, 378,407,408,419,420, 421,422,455,456,462, 488,492,493,548,549, 551,552,	Remodelling of Mahorana distributary and construction of Malerkotla minor system	288 Acres
2	Gowara	Malerkotla/ Malerkotla	146	996,998, 995, 999/1, 999/2, 1000, 1002, 962, 484, 489/1, 489, 488/2, 488/1, 485/1, 487, 494, 431, 432, 430, 425/1, 425/2, 429, 426/1, 426/2, 426/3, 427, 420, 332, 333, 340/2, 334, 339/2, 339/1, 338, 342/1, 343, 346, 344, 345, 352, 254, 255, 251, 252, 250, 363, 241, 364/1, 364/2, 364/3, 372, 369/1, 369/2, 365/1, 368/1, 368/2, 551, 550, 553, 552, 557, 564/2		
3	Binjoki kalan (Binjoli kalan)	Malerkotla/ Malerkotla	109/50	299,316,317,318,319, 323,324,325,326,327, 328,330,352,356,357, 358,359,384,385,387, 451,452,453,454,458, 386/1		
4	Binjoki khurd (Binjoli khurd)	Malerkotla/ Malerkotla	51	276,277,278,279,281, 282,296,297,300,301, 305,306,305/1		
5	Uppal kheri	Malerkotla/ Malerkotla	52	192/1,193,194,195,196,197 ,650,651,652,656,		

				657,660,661,676,677, 678,679,680,682,683, 685,688,758,761,764, 765,766, 1172/659, 1173/661/1, 1174/661/1, 1257/681,1258/681, 1259/684, 1260/684, 1372/637, 686/1, 686/2		
6	Manak majra	Malerkotla/ Malerkotla	62	151,158,159,160,162, 164,242,243,244,245, 246,248,249,250,255, 267,268,270,271,272, 273,274,275,286,287, 288,289,395,398,399, 400,404,406,410,411 412,413,416,458,461, 462,463,464,470,471, 472,477,478,162/1, 162/2, 163/1, 163/2, 249/1		
7	Mohammad Nagar	Malerkotla/ Malerkotla	63	220,221,222,223,226, 227		
8	Bhaini Kalan	Malerkotla/ Malerkotla	64	1,2,3,53,60,61,118,119		
9	Kishangarh	Malerkotla/ Malerkotla	65	15,20,21,22,23,24,160,161 ,162,177,178,191, 192,192,193,196,197, 198,199		
10	Shikohpur Sangam	Malerkotla/ Malerkotla	67	12,13,23,24,25,28,30, 31,300,301,302,303, 304, 13-Jan		
11	Adampal	Malerkotla/ Malerkotla	88	157,158,166,167,168, 169,321,322,323,325, 386,387,388,389,393, 394,410,411,412,413 419,422,421,423,424,		

				426,427,415/1		
12	Burj	Malerkotla/ Malerkotla	78	582,583,584,609,611, 612,613,614,618,619, 625,626,645,646,728, 729,736,758,760.761 765,797,798, 1192/1041/727, 1193/1041/727, 1197/730,1200/737, 1201/737		
13	Mubarakpur Chunga	Malerkotla/ Malerkotla	79	971, 972, 974, 975, 987, 988, 989, 990, 992, 993, 994, 1025, 1026, 1037, 1040, 1041, 1046, 1047, 1048,1049,1050		
14	Attulapur	Malerkotla/ Malerkotla	80	1,17,21,23,24,4647,48,49, 57,58,59,60,61,198,199,20 0,201,203,204, 205,235,236,237,241, 242,243,244,245,246, 252,302/5,303/5, 306/19,307/19, 308/18,309/18		
15	Pharwahi	Dhuri/ Sangrur	50	27,28,29,33,34, 35,36,84,85,90, 91,92,93,94,98, 99,100,162,163,1126, 1129,1130,1131,1133,114 5,1146,1147,1153,1154,11 55,1156,1163,1164,1165,1 166,1178,1179,1180,1186, 1187,1188,1203,1204		
16	Rurgarh	Dhuri/ Sangrur	49	427,428,429,430		
17	Issapur	Dhuri/ Sangrur	99	419,421,423,426,427, 428,429,433,434,435,		

				436,437,445,446,447, 448,456,508,509,510 514,515,517,518,519, 524,525,546,549,550, 552,553		
18	Alipur khalsa	Dhuri/ Sangrur	100	540,541,545,546,553, 556,557,562,599,600, 601,602,605,606,607, 608		
19	Dalelgarh	Malerkotla/ Malerkotla	84	2,3,4,5,6,7,8		
20	Suadatpur	Malerkotla/ Malerkotla	86	34,35,36,41,42,44,45, 58,59,60,61,62,63,79, 80,168,169,187,188, 189,190,226,227,229, 230,231,232,233,239, 240,241,242,273,274, 275,276,277,278,280, 284, 287, 296, 297, 402, 403, 419, 420, 421, 422, 423, 424, 425, 426, 427, 428, 430, 436, 437, 438,480,481,492,495, 495/1,496,497,500,501,50 2,505,506,507,685,686,68 7,702,703,704, 705,229/1		
21	Hathan	Malerkotla/ Malerkotla	76	494,495,496,497,498, 499,500,501,504,520, 521,522,549,550,551, 552,553,559,561,562, 616,617,618,619,622, 623,628,629,783, 784, 813, 814,826, 827,828, 831,833, 834, 862,865, 869,870, 872, 873,874, 877, 878, 926, 927,928,929,930,931 932,933,1525,1526, 1527,1529,1530,1537,153 8, 1539, 1553, 1554, 1556, 1557, 1560, 1649, 1650, 1651, 1659,		

				1660, 1661, 1663, 1664, 1665, 1670, 1671, 1673, 1674, 1676, 1679, 1687, 1805, 1806, 1813, 1814, 2291, 2292, 2293, 2294, 2297, 2298, 2319, 2324, 2325, 2341, 2342, 2354, 2373, 2374, 2375, 2376, 2407, 2422, 2423, 2441, 2442, 2444, 2447, 2451, 2452, 2453, 2461, 2462, 2464, 1529/1, 847/1		
22	Ghanaur Kalan	Dhuri/ Sangrur	68	1,8,9,10,11,12,20,25, 27,28,29,382,391,393,394, 402,404,406,419, 420,421,465,470,480, 480,481,483,484,486, 494,495,496,512,513, 564,568,572,1273/407, 1418/309, 1420/310, 1421/310,1428/392		
23	Changli	Dhuri/ Sangrur	50A	70,71,72,73,76,77,78, 500,501,502,521,522, 523,582,585,586,591, 592,599,600,601,620, 621,628,629,630,631, 632,634,776,777,778, 779,780,795,796,797, 863,864,866,867,868, 869,873,874,892,893, 910,911,912,1884, 1885,1886,1888, 500/1,500/2,523/1		
24	Ghanauri kalan	Dhuri/ Sangrur	51A	2455,2458,2459,2460,2461,2467,2468,2470,2472,2473,2483,2484,2489,2490,2491,2492,2505,2506,2507		
25	Kurm	Dhuri/ Sangrur	79A	23,107,123,124/1, 124/1		
26	Katron	Dhuri/ Sangrur	46	136, 137, 138, 139, 141, 148, 149, 151, 152, 178, 542, 566, 567, 568, 569, 570, 572, 573, 579, 588,		

				589, 590, 608, 609, 610, 622, 623, 624, 625, 626, 628, 629, 630, 842, 849, 851, 852, 853, 856, 857, 858		
27	Ramgarh Alias Gulab Singh Wala	Dhuri/ Sangrur	48	68, 81, 82, 89, 90, 91, 92, 95, 96, 97, 99, 100, 224, 225, 227, 83/2, 84/1		
28	Ramnagar Chhanna	Dhuri/ Sangrur	43	1//18, 1//23, 1//24, 4//11, 4//18, 4//19, 4//20, 4//22, 4//23, 4//24, 4//25/2, 5//4, 5//5, 5//6, 5//15, 9//4/1, 9//5/1, 9//5/2, 10//8, 10//9, 10//10, 10//12, 10//13, 10//14, 10//17, 10//18, 10//25, 10//1/2		
29	Bari	Dhuri/ Sangrur	13	828, 838, 843, 844, 845, 846, 850, 851, 852, 854, 855, 856, 857, 940, 941, 942, 943, 952, 953, 954, 955, 956, 957		
30	Gurbakshpur a	Dhuri/ Sangrur	17	93//5, 93//6, 94//9, 94//10, 94//11, 94//12, 94//13, 94//17, 94//18, 94//19, 94//24, 94//25/1, 94//25/2, 95//21/1, 95//21/2, 101//1, 101//2, 101//3, 101//6, 101//9, 101//8/2		
31	Bulapur	Malerkotla/ Malerkotla	132	305, 306, 312, 313, 320, 321, 414, 415, 425, 477, 478, 479, 480, 486		
32	Sehke	Malerkotla/ Malerkotla	122	1, 2, 5, 6, 7, 15, 16, 19, 32, 33, 34, 35, 46, 47, 75, 76, 77, 78, 90, 91, 110, 111, 112, 113, 121, 7/1		
33	Chandigarh	Malerkotla/ Malerkotla	123	98, 99, 100, 102, 103, 168, 175, 178, 186, 189, 193, 196, 255, 271, 272, 273, 277, 280, 318, 319, 321, 322, 323, 326, 327, 328, 329, 330, 331, 340, 372,		

				504,505,511,512,514, 515,517,518,523,524, 525,		
34	Ladewal	Amargarh/ Malerkotla	133	55,56		
35	Jaggowal	Amargarh/ Malerkotla	161	134,135,136,137,140, 143,272,273,274,301, 304,305,311,313,316, 317,319,320,345,398, 403,405,406,409 417,422,423,424,408, 174/1		
36	Dolowal	Amargarh/ Malerkotla	160	266,267,282,287,288, 289,297,298,300,277/1		
37	Manvi	Amargarh/ Malerkotla	134	243,556,559,564,565, 566,567,575,577,578, 607,608,610,612,613, 614,615,618,619,633, 634,640,641,642,645, 646,651,652,834,918, 919,1282,1283,1286, 1287,1337,1351,1352,135 3,1387,1390,1391,1409,14 10,1427,1428,1436,1517,1 518,1537,1538,1543,1544, 1545,1349/1,555/1,615		
38	Badla	Amargarh/ Malerkotla	143	9,10,16,1330/17, 1332/17,18,19,21,23, 24 ,27,29 ,51,53,31/1		

#### **Brief Description of the Proposed Project : -**

The proposed Remodelling of Mahorana distributary and construction of Malerkotla minor system having approx total length of 54.41 km which passes through the above mentioned villages of Tehsil Dhuri of District Sangrur, Tehsil Malerkotla and Amargarh of District Malerkotla. Presently, in this area groundwater is the only source for irrigation and other daily activities. Groundwater has been depleting very fast as this region is in the dark zone due to over – exploitation of groundwater. In the view of unsatisfactory position of depleting ground water levels in the area, farmers are demanding canal water from the state government. Canal water will be provided to the above mentioned villages of District Sangrur and Malerkotla. As the crops in the area will get canal water as per requirement, it will results in increased yield which will further assure the Food Security in Region. Yielding of more crops will flourish socio-

economic condition in the region thus boosting rural infrastructure Development. Provision of Potable water to the households in the cities and towns will further augment the urban area infrastructure. The area requirement for acquisition is approx. 288 acres. Following this proposal for land acquisition under ***Right to Fair Compensation and Transparency in Land Acquisition Rehabilitation and Resettlement Act (RFCTLARR)-2013***, there is a requirement for social impact assessment as carried out by independent notified agencies.

**The Protest Area and The Effected Areas: -**

Villages of above said Khasra nos. comprising of total land of 288 Acre. Nearly 38 villages are to be benefitted under this project having CCA of 54027 acres.

**The Date of Completion of SIA: -** 180 days (After Allotment)

Sd/-

**KRISHAN KUMAR, IAS**

Principal Secretary to the Government of Punjab  
Water Resource Department Punjab

Chandigarh